

ਦਫਤਰ ਉਪ ਮੰਡਲ ਮੈਜਿਸਟਰੇਟ, ਰੂਪਨਗਰ।

ਹੁਕਮ

ਸਿਵਲ ਸਰਜਨ, ਰੂਪਨਗਰ ਦੇ ਪੱਤਰ ਨੰ: IDSP/2021/ਨਿੱਲ ਮਿਤੀ 31.03.2021 ਰਾਹੀਂ "ਗਿਆਨੀ ਜੈਲ ਸਿੰਘ ਨਗਰ ਦੇ ਮਕਾਨ ਨੰ: 555 ਦੇ ਸਾਹਮਣੇ, ਮਕਾਨ ਨੰ: 682 ਦੇ ਸਾਹਮਣੇ ਵਾਲੀ ਸੜਕ, ਮਕਾਨ ਨੰ: 570 ਸਾਹਮਣੇ ਮਕਾਨ ਨੰ: 544 ਦੇ ਵਿਚਕਾਰ ਵਾਲੀ ਸੜਕ, ਮਕਾਨ ਨੰ: 608 ਨੇੜੇ ਪਾਰਕ ਅਤੇ ਮਕਾਨ ਨੰ: 575 ਦੇ ਸਾਹਮਣੇ ਵਾਲੀ ਸੜਕ ਤੱਕ" ਦੇ ਏਰੀਏ ਨੂੰ 5 ਤੋਂ ਵੱਧ ਕੋਰੋਨਾ ਪੋਜ਼ੀਟਿਵ ਕੇਸ ਆਉਣ ਕਾਰਨ ਭਾਰਤ ਸਰਕਾਰ ਵੱਲੋਂ ਜਾਰੀ MICRO CONTAINMENT PLAN, COVID-19 ਦੀ ਪਾਲਣਾ ਵਿੱਚ ਇਸ ਦਫਤਰ ਦੇ ਹੁਕਮ ਪਿੱਠ ਅੰਕਣ ਨੰ: 3483-3498/ਕੋਵਿਡ-19 ਮਿਤੀ 01.04.2021 ਰਾਹੀਂ MICRO CONTAINMENT ZONE ਬਣਾਇਆ ਗਿਆ ਸੀ।

ਮਾਨਯੋਗ ਅਡੀਸਨਲ ਚੀਫ ਸੈਕਟਰੀ, ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਜੀ ਦੇ ਹੁਕਮ ਪਿੱਠ ਅੰਕਣ ਨੰ: COVID-19/NHM/1476-1483 ਮਿਤੀ 18.6.2020 ਰਾਹੀਂ ਹੋਏ ਹੁਕਮਾਂ ਅਨੁਸਾਰ MICRO CONTAINMENT ZONE ਵਿੱਚ ਜੇਕਰ ਪਿਛਲੇ 5 ਦਿਨਾਂ ਦੇਰਾਨ ਕੋਈ ਵੀ ਹੋਰ ਕੋਰੋਨਾ ਪੋਜ਼ੀਟਿਵ ਕੇਸ ਨਾ ਆਵੇ ਤਾਂ 10 ਦਿਨ ਪੂਰੇ ਹੋਣ ਤੋਂ ਬਾਅਦ ਉਸਨੂੰ ਖੋਲ ਦਿੱਤਾ ਜਾਵੇ। ਪ੍ਰੰਤੂ ਇਸ ਏਰੀਏ ਵਿੱਚ ਮਿਤੀ 10.04.2021 ਨੂੰ 4 ਨਵੇਂ ਕੋਰੋਨਾ ਪੋਜ਼ੀਟਿਵ ਕੇਸ ਆਉਣ ਕਾਰਨ ਇਸ ਵਿੱਚ ਮਿਤੀ 17.04.2021 ਤੱਕ ਦਾ ਵਾਧਾ ਕੀਤਾ ਗਿਆ ਸੀ।

ਹੁਣ ਸੀਨੀਅਰ ਮੈਡੀਕਲ ਅਫਸਰ ਇੰ: ਸਿਵਲ ਹਸਪਤਾਲ, ਰੂਪਨਗਰ ਵੱਲੋਂ ਆਪਣੇ ਦਫਤਰ ਦੇ ਪੱਤਰ ਨੰ: 536 ਮਿਤੀ 19.04.2021 ਰਾਹੀਂ ਮਿਤੀ 15.04.2021 ਨੂੰ ਕੇਵਲ ਇੱਕ ਕੇਸ ਆਉਣ ਤੋਂ ਬਾਅਦ ਇਸ ਏਰੀਏ ਵਿੱਚ ਹੋਰ ਕੋਈ ਵੀ ਨਵਾਂ ਕੋਰੋਨਾ ਪੋਜ਼ੀਟਿਵ ਕੇਸ ਨਾ ਆਉਣ ਕਾਰਨ ਮਾਈਕਰੋ ਕੰਟੇਨਮੈਂਟ ਜੋਨ ਤੋਂ ਮੁਕਤ ਕਰਨ ਲਈ ਲਿਖਿਆ ਗਿਆ ਹੈ। ਇਸ ਲਈ ਸੀਨੀਅਰ ਮੈਡੀਕਲ ਅਫਸਰ ਇੰ: ਸਿਵਲ ਹਸਪਤਾਲ, ਰੂਪਨਗਰ ਦੀ ਰਿਪੋਰਟ ਦੇ ਅਧਾਰ ਤੇ ਗਿਆਨੀ ਜੈਲ ਸਿੰਘ ਨਗਰ, ਤਹਿਸੀਲ ਵਾ ਜਿਲ੍ਹਾ ਰੂਪਨਗਰ ਦੇ ਉਕਤ ਏਰੀਏ ਨੂੰ MICRO CONTAINMENT ZONE ਤੋਂ ਮੁਕਤ ਕੀਤਾ ਜਾਂਦਾ ਹੈ।

ਇਹ ਹੁਕਮ ਤੁਰੰਤ ਲਾਗੂ ਹੋਣਗੇ।

ਮਿਤੀ **19.04.2021**

ਉਪ ਮੰਡਲ ਮੈਜਿਸਟਰੇਟ,
ਰੂਪਨਗਰ।

ਪਿੱਠ ਅੰਕਣ ਨੰ: 3735-3750/ਕੋਵਿਡ-19 ਮਿਤੀ 19.04.2021

ਇਸ ਦਾ ਇੱਕ ਉਤਾਰਾ ਸੇਵਾ ਵਿਖੇ ਹੇਠ ਲਿਖਿਆ ਨੂੰ ਸੂਚਨਾ ਅਤੇ ਅਗਲੇਰੀ ਯੋਗ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ ਜੀ।

1. ਡਿਪਟੀ ਕਮਿਸਨਰ, ਰੂਪਨਗਰ ਜੀ
2. ਸੀਨੀਅਰ ਪੁਲਿਸ ਕਪਤਾਨ, ਰੂਪਨਗਰ ਜੀ
3. ਸਿਵਲ ਸਰਜਨ, ਰੂਪਨਗਰ
4. ਉਪ ਪੁਲਿਸ ਕਪਤਾਨ, ਰੂਪਨਗਰ
5. ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼, ਰੂਪਨਗਰ
6. ਤਹਿਸੀਲਦਾਰ, ਰੂਪਨਗਰ
7. ਕਾਰਜ ਸਾਧਕ ਅਫਸਰ, ਨਗਰ ਕੌਂਸਲ, ਰੂਪਨਗਰ
8. ਕਾਰਜਕਾਰੀ ਇੰਜੀਨੀਅਰ, ਲੋਕ ਨਿਰਮਾਣ ਵਿਭਾਗ ਬੀ.ਐੱਡ.ਆਰ., ਰੂਪਨਗਰ
9. ਜਿਲ੍ਹਾ ਮੰਡੀ ਅਫਸਰ, ਰੂਪਨਗਰ
10. ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰੂਪਨਗਰ
11. ਡਿਪਟੀ ਡਾਇਰੈਕਟਰ, ਐਨੀਮਲ ਹਸਬੈਂਡਰੀ, ਰੂਪਨਗਰ
12. ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਰੂਪਨਗਰ
13. ਕਾਰਜਕਾਰੀ ਇੰਜੀਨੀਅਰ, ਪੀ.ਐਸ.ਪੀ.ਸੀ.ਐਲ, ਰੂਪਨਗਰ
14. ਰਜਿਸਟਰਾਰ, ਸਹਿਕਾਰੀ ਸਭਾਵਾ, ਰੂਪਨਗਰ
15. ਸਬੰਧਤ ਡਿਊਟੀ ਅਫਸਰ
16. ਸਟੈਨੋ ਟੂ ਏ.ਡੀ.ਸੀ./ਸਟੈਨੋ ਟੂ ਡੀ.ਆਰ.ਓ. ਰੂਪਨਗਰ

ਉਪ ਮੰਡਲ ਮੈਜਿਸਟਰੇਟ,
ਰੂਪਨਗਰ।